

ਹੈਲੋ ਮਾਪਿਓ, ਵਿਦਿਆਰਥੀਓ, ਸਟਾਫ ਅਤੇ ਕਮਿਊਨਿਟੀ ਦੇ ਮੈਂਬਰੋ,

ਅੱਜ ਪ੍ਰੀਮੀਅਰ ਅਤੇ ਸਿੱਖਿਆ ਮੰਤਰੀ ਨੇ ਸਾਡੇ ਵਿਦਿਆਰਥੀਆਂ ਲਈ ਅਗਾਂਹ ਦੇ ਰਸਤੇ ਬਾਰੇ ਸਪਸ਼ਟਤਾ ਨਾਲ ਦੱਸਿਆ ਹੈ। ਹੁਣ ਸਾਡੇ ਕੋਲ ਇਸ ਸਕੂਲੀ ਸਾਲ ਦੇ ਬਚਦੇ ਸਮੇਂ ਲਈ ਹਿਦਾਇਤਾਂ ਅਤੇ ਸਤੰਬਰ ਵਿੱਚ ਪਤਝੜ ਦੀ ਰੁੱਤ ਲਈ ਵੇਰਵੇ ਹਨ। ਅੱਜ ਦੇ ਸੁਨੇਹੇ ਦਾ ਮਕਸਦ ਅੱਜ ਦੇ ਸੁਨੇਹਿਆਂ ਦੀਆਂ ਮੁੱਖ ਗੱਲਾਂ ਨੂੰ ਦੁਹਰਾਉਣਾ ਅਤੇ ਤੁਹਾਨੂੰ ਇਹ ਦੱਸਣਾ ਹੈ ਕਿ ਸਾਰੀ ਇਸ ਦੀ ਤਿਆਰੀ ਕਿਵੇਂ ਕਰ ਰਹੀ ਹੈ। ਮੈਂ ਅੱਜ ਇਹ ਗੱਲਾਂ ਸੁਣੀਆਂ:

- ਬੱਚਿਆਂ ਲਈ ਸਕੂਲ 1 ਜੂਨ ਨੂੰ ਖੁੱਲ੍ਹੇਗੇ।
- ਉਸ ਦਿਨ ਤੋਂ ਮਾਪੇ ਚੋਣ ਕਰਨਗੇ ਕਿ ਕੀ ਉਹ ਆਪਣੇ ਬੱਚੇ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਜਾਂ ਉਸ ਦੇ ਟੀਚਰਾਂ ਵੱਲੋਂ ਉਸ ਲਈ ਤਿਆਰ ਕੀਤਾ ਆਨਲਾਈਨ/ਦੂਰੋਂ ਪੜ੍ਹਾਈ ਦਾ ਪ੍ਰੋਗਰਾਮ ਜਾਰੀ ਰੱਖਣਾ ਚਾਹੁੰਦੇ ਹਨ।
- ਸਿਹਤ ਅਤੇ ਸੁਰੱਖਿਆ ਬਾਰੇ ਸਕੂਲਾਂ ਲਈ ਕਈ ਨਵੀਆਂ ਸ਼ਰਤਾਂ ਰੱਖੀਆਂ ਗਈਆਂ ਹਨ।
- ਆਮ ਤੌਰ 'ਤੇ, ਕਿੰਡਰਗਾਰਟਨ ਤੋਂ ਗ੍ਰੇਡ 5 ਦੇ ਵਿਦਿਆਰਥੀਆਂ ਲਈ ਹਫ਼ਤੇ ਵਿੱਚ 2 ਜਾਂ 3 ਦਿਨ ਸਕੂਲ ਆਉਣ ਦੀ ਚੋਣ ਹੈ।
- 6-12 ਗ੍ਰੇਡ ਦੇ ਵਿਦਿਆਰਥੀਆਂ ਲਈ ਹਫ਼ਤੇ ਵਿੱਚ 1 ਦਿਨ ਸਕੂਲ ਆਉਣ ਦੀ ਚੋਣ ਹੈ।

ਉਹ ਮਾਪੇ ਜਿਹੜੇ ਆਪਣੇ ਬੱਚੇ ਨੂੰ ਜੂਨ ਵਿੱਚ ਸਕੂਲ ਭੇਜਣ ਦੀ ਚੋਣ ਕਰਨਗੇ, ਉਹ ਸਾਡੇ ਕੋਲੋਂ ਸਿਹਤ ਅਤੇ ਸੁਰੱਖਿਆ ਦੀਆਂ ਸੇਧਾਂ ਦੀ ਪਾਲਣਾ ਕਰਨ ਲਈ ਅੱਗੇ ਦਿੱਤੀਆਂ ਚੀਜ਼ਾਂ ਦੀ ਉਮੀਦ ਕਰ ਸਕਦੇ ਹਨ:

- ਬਹੁਤ ਛੋਟੇ ਸਾਈਜ਼ ਦੀਆਂ ਕਲਾਸਾਂ।
- ਕਲਾਸਾਂ ਵਿੱਚਕਾਰ ਸੀਮਤ ਆਉਣ ਜਾਣ।
- ਸਫਾਈ ਅਤੇ ਨਿੱਜੀ ਸੰਭਾਲ ਲਈ ਹੱਥ ਧੋਣ ਵਰਗੇ ਹੋਰ ਸਖਤ ਨਿਯਮ; ਅਤੇ
- ਇਕ ਦੂਜੇ ਤੋਂ ਦੂਰੀ ਰੱਖਣ ਅਤੇ ਸੁਰੱਖਿਅਤ ਰਹਿੰਦੇ ਹੋਏ ਕਲਾਸਰੂਮ ਵਿੱਚਲੇ ਕੰਮਾਂ ਲਈ ਨਵੀਂ ਤਰ੍ਹਾਂ ਦੀ ਤਰਤੀਬ ਜਿਵੇਂ ਕਿ ਬੈਠਣ ਲਈ ਨਵੇਂ ਤਰ੍ਹਾਂ ਦੇ ਪ੍ਰਬੰਧ ਅਤੇ ਚੀਜ਼ਾਂ (ਸਪਲਾਈਆਂ) ਦੀ ਸਾਂਝੇ ਤੌਰ 'ਤੇ ਬਹੁਤ ਘੱਟ ਵਰਤੋਂ।

ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਇਹ ਕੁੱਝ ਚੀਜ਼ਾਂ ਨਵੀਆਂ ਹਨ ਅਤੇ ਇਨ੍ਹਾਂ ਤੋਂ ਬਿਨਾਂ ਵੀ ਬਹੁਤ ਕੁੱਝ ਹੋਰ ਹੈ। ਸਾਡੇ ਜ਼ਿਲ੍ਹੇ ਲਈ ਇਸ ਦਾ ਮਤਲਬ ਹੈ ਕਿ ਸਾਨੂੰ ਮਹਾਂਮਾਰੀ ਦੇ ਅਗਲੇ ਪੜਾਅ ਲਈ ਤਿਆਰੀ ਕਰਨ ਦੀ ਲੋੜ ਹੈ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਸਵਾਲ ਅਤੇ ਫਿਕਰ ਹਨ। ਜਦੋਂ ਲੋਕ ਅੱਗੇ ਜਾਣ ਬਾਰੇ ਸੋਚਦੇ ਹਨ, ਤਾਂ ਸਾਨੂੰ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ:

- ਸਕੂਲ ਵਿੱਚ ਇਕ ਦੂਜੇ ਤੋਂ ਦੂਰੀ ਰੱਖਣ ਦੇ ਅਮਲ ਨੂੰ ਸਮਝਣ ਵਿੱਚ ਆ ਰਹੀ ਮੁਸ਼ਕਿਲ, ਖਾਸ ਕਰ ਕੇ ਸਾਡੇ ਬਹੁਤ ਛੋਟੇ ਵਿਦਿਆਰਥੀਆਂ ਲਈ;
- ਲੋਕ ਜਾਣਨਾ ਚਾਹੁੰਦੇ ਹਨ, ਕਿ ਥੋੜ੍ਹੀ ਗਿਣਤੀ ਹੋਣ ਦੇ ਬਾਵਜੂਦ, ਅਸੀਂ ਦਿਨ ਦੇ ਦੌਰਾਨ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਤੁਰਨ ਫਿਰਨ ਦਾ ਪ੍ਰਬੰਧ ਕਿਸ ਤਰ੍ਹਾਂ ਕਰਾਂਗੇ;
- ਸਕੂਲ ਇਨ੍ਹਾਂ ਨਵੇਂ ਮਿਆਰਾਂ ਅਨੁਸਾਰ ਸਾਡੇ ਸਕੂਲਾਂ ਦੀ ਸਫਾਈ ਅਤੇ ਸੰਭਾਲ ਦਾ ਪ੍ਰਬੰਧ ਕਿਵੇਂ ਕਰਨਗੇ;
- ਟੀਚਰ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਤੋਂ ਇੱਕੋ ਵੇਲੇ ਆਹਮੋ ਸਾਹਮਣੇ ਹੋ ਕੇ (ਫੇਸ ਟੂ ਫੇਸ) ਅਤੇ ਆਨਲਾਈਨ ਪੜ੍ਹਾਉਣ ਦੀ ਉਮੀਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ;
- ਬੀਮਾਰੀਆਂ ਨਾਲ ਲੜਨ ਵਾਲੇ ਕਮਜ਼ੋਰ ਪ੍ਰਬੰਧ ਜਾਂ ਘਰ ਵਿੱਚ ਬਜ਼ੁਰਗਾਂ ਦੀ ਸੰਭਾਲ ਕਰਨ ਵਾਲੇ ਲੋਕਾਂ ਨੂੰ ਆਪਣੀ ਸਿਹਤ ਅਤੇ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਸਿਹਤ ਦੀ ਚਿੰਤਾ ਹੈ;
- ਅਸੀਂ ਸੁਣ ਰਹੇ ਹਾਂ ਕਿ ਬਹੁਤ ਸਾਰੇ ਮਾਪੇ ਕਹਿ ਰਹੇ ਹਨ ਕਿ ਉਹ ਜੂਨ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਗੇ ਕਿਉਂਕਿ ਜਿਸ ਤਰ੍ਹਾਂ ਹੈ, ਉਹ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ; ਅਤੇ
- ਅਸੀਂ ਇਹ ਵੀ ਸੁਣ ਰਹੇ ਹਾਂ ਲੋਕ ਕੁੱਝ ਹੱਦ ਤੱਕ ਨਾਰਮਲ ਹੋਣ ਦੀ ਤਾੱਘ ਕਰ ਰਹੇ ਹਨ ਅਤੇ ਵਾਪਸੀ ਦਾ ਸਵਾਗਤ ਕਰ ਰਹੇ ਹਨ।

ਮਹਾਂਮਾਰੀ ਦੇ ਸੰਦਰਭ ਵਿੱਚ ਪੜ੍ਹਾਈ ਦਰਅਸਲ ਇਕ ਗੁੰਝਲਦਾਰ ਚੀਜ਼ ਹੈ। ਅੱਜ ਅਸੀਂ ਬਹੁਤ ਸਾਰੀ ਨਵੀਂ ਜਾਣਕਾਰੀ ਅਤੇ

ਵੇਰਵਿਆਂ ਨਾਲ ਨਿਪਟ ਰਹੇ ਹਾਂ ਅਤੇ ਹੁਣ ਇਸ ਸਭ ਕਾਸੇ ਦਾ ਹੱਲ ਲੱਭਣ ਦਾ ਕੰਮ ਸਾਡੇ ਸਾਹਮਣੇ ਹੈ। ਨਿਰਸੰਦੇਹ, ਅਸੀਂ ਪਹਿਲਾਂ ਹੀ ਯੋਜਨਾਵਾਂ ਬਣਾ ਰਹੇ ਸੀ, ਅਤੇ ਨਿੱਕੇ ਨਿੱਕੇ ਵੇਰਵਿਆਂ ਬਾਰੇ ਅਸੀਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਯੋਜਨਾਵਾਂ ਬਣਾਉਣਾ ਅਤੇ ਕੰਮ ਕਰਨਾ ਜਾਰੀ ਰੱਖਾਂਗੇ। ਪਿਛਲੇ ਹਫ਼ਤੇ ਅਸੀਂ ਕਿਹਾ ਸੀ ਕਿ ਸਾਡੀ ਯੋਜਨਾ ਸਾਡੇ ਲੋਕਾਂ ਨਾਲ ਸ਼ੁਰੂ ਹੋਵੇਗੀ ਅਤੇ ਅਸੀਂ ਇਹ ਹੀ ਕਰਾਂਗੇ। ਅਸਲ ਵਿੱਚ, ਤੁਹਾਨੂੰ ਪਹਿਲਾਂ ਹੀ ਪਤਾ ਹੋ ਸਕਦਾ ਹੈ ਕਿ ਇਸ ਸਮੇਂ ਅਸੀਂ ਖਾਸ ਕਰਕੇ ਜ਼ਰੂਰੀ ਸੇਵਾਵਾਂ ਦੇ ਕਾਮਿਆਂ (ਐਸਿਸ਼ਅਲ ਸਰਵਿਸਜ਼ ਵਰਕਰਜ਼) ਦੇ ਬੱਚਿਆਂ ਲਈ ਸਾਰੇ ਜ਼ਿਲ੍ਹੇ ਵਿੱਚ 4 ਸਕੂਲ ਚਲਾ ਰਹੇ ਹਾਂ, ਇਸ ਲਈ ਸਾਡੇ ਕੋਲ ਇਹ ਦੇਖਣ ਦਾ ਵਧੀਆ ਮੌਕਾ ਸੀ ਕਿ ਅਮਲੀ ਪੱਧਰ 'ਤੇ ਇਹ ਕਿਸ ਤਰ੍ਹਾਂ ਹੋਵੇਗਾ। ਮਹਾਂਮਾਰੀ ਦੌਰਾਨ ਸਾਡੇ ਕੋਲ ਪਹਿਲਾਂ ਹੀ ਸਕੂਲ ਵਿੱਚ ਬੱਚੇ, ਹਰ ਰੋਜ਼ ਸਿਹਤ ਦੀ ਜਾਂਚ ਕਰਨ, ਹੱਥ ਧੋਣ ਅਤੇ ਸਫ਼ਾਈ ਦੇ ਕਰੜੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਮਜ਼ਾ ਲੈਣ, ਗੇਮਾਂ ਖੇਡਣ ਅਤੇ ਜ਼ਿਲ੍ਹੇ ਦੇ ਸਟਾਫ਼, ਸਹਾਇਕ ਸਟਾਫ਼ ਅਤੇ ਟੀਚਰਾਂ ਦੇ ਨਿਰਦੇਸ਼ ਵਿੱਚ ਕਾਫੀ ਕੁੱਝ ਸਿੱਖਣ ਦਾ ਮੌਕਾ ਸੀ।

ਇਨ੍ਹਾਂ ਛੋਟੇ ਥਾਂਵਾਂ ਦੇ ਤਜਰਬੇ ਨੂੰ ਵੱਡੀਆਂ ਥਾਂਵਾਂ ਵਿੱਚ ਲਿਜਾਂਦੇ ਸਮੇਂ, ਸਾਡਾ ਪਹਿਲਾਂ ਕੰਮ ਸਿਹਤ ਅਤੇ ਸੁਰੱਖਿਆ ਦੇ ਨਿਯਮਾਂ ਵੱਲ ਬਹੁਤ ਬਾਰੀਕੀ ਨਾਲ ਧਿਆਨ ਦੇਣਾ, ਅਗਲੇ ਹਫ਼ਤੇ ਆਪਣੀਆਂ ਪ੍ਰਬੰਧਕੀ ਟੀਮਾਂ ਨੂੰ ਇਕੱਠੇ ਕਰਨਾ ਅਤੇ ਨਿੱਗਰ ਚੋਣਾਂ ਤਿਆਰ ਕਰਨਾ ਹੈ। ਅਸੀਂ ਉਨ੍ਹਾਂ ਚੋਣਾਂ ਨੂੰ ਆਪਣੇ ਭਾਈਵਾਲਾਂ ਨਾਲ ਮਿਲ ਕੇ ਸੁਧਾਰਾਂਗੇ ਅਤੇ ਫਿਰ ਉਨ੍ਹਾਂ ਬਾਰੇ ਆਪਣੇ ਭਾਈਚਾਰੇ ਨੂੰ ਦੱਸਾਂਗੇ, ਤਾਂ ਕਿ ਮਾਪਿਆਂ ਨੂੰ ਪੂਰੀ ਤਰ੍ਹਾਂ ਪਤਾ ਹੋਵੇ ਕਿ 1 ਜੂਨ ਨੂੰ ਸਕੂਲ ਕੀ ਪ੍ਰਦਾਨ ਕਰਨਗੇ। ਇਹ ਸਾਡਾ ਕੰਮ ਹੈ। ਅਸੀਂ ਇਹ ਸ਼ੁਰੂ ਕਰ ਦਿੱਤਾ ਹੈ ਅਤੇ ਤੁਸੀਂ ਸਾਡੇ ਕੋਲੋਂ 22 ਮਈ ਤੱਕ ਇਸ ਦੇ ਹੋਰ ਵੇਰਵਿਆਂ ਬਾਰੇ ਸੁਣੋਗੇ। ਇਸ ਸਮੇਂ ਦੇ ਦੌਰਾਨ, ਕਿਰਪਾ ਕਰਕੇ ਆਪਣੇ ਬੱਚੇ ਨੂੰ ਉਸ ਦੀ ਮੌਜੂਦਾ ਹਾਲਤ ਵਿੱਚ ਘਰ ਵਿੱਚ ਆਪਣੇ ਟੀਚਰ ਦੀ ਸਹਾਇਤਾ ਨਾਲ ਆਪਣੇ ਮੌਜੂਦਾ ਪ੍ਰੋਗਰਾਮ ਦੀ ਸਿੱਖਿਆ ਲੈਂਦੇ ਰਹਿਣ ਦਿਉ।

ਅੱਜ ਦੇ ਐਲਾਨ ਵਿੱਚਲੀਆਂ ਦੋ ਮੁੱਖ ਚੀਜ਼ਾਂ ਬਹੁਤ ਮਹੱਤਵਪੂਰਨ ਹਨ। ਪਹਿਲੀ-1 ਜੂਨ ਨੂੰ ਸਾਡੇ ਸਕੂਲ ਖੁੱਲ੍ਹਣਗੇ ਅਤੇ ਤੁਹਾਡੇ ਬੱਚਿਆਂ ਕੋਲ ਇਕ ਵਾਰ ਫਿਰ ਸਕੂਲ ਵਿੱਚ ਆ ਕੇ ਆਪਣੀ ਪੜ੍ਹਾਈ ਲਈ ਵਾਧੂ ਸਹਾਇਤਾ ਲੈਣ ਦਾ ਮੌਕਾ ਹੋਵੇਗਾ। ਦੂਜੀ-ਆਉਣਾ ਜਾਂ ਨਾ ਆਉਣਾ ਤੁਹਾਡੀ ਮਰਜ਼ੀ ਹੈ। ਇਸ ਲਈ ਕੋਈ ਜੁਰਮਾਨਾ ਅਤੇ ਕੋਈ ਦਬਾਅ ਨਹੀਂ ਹੈ।

ਸਾਡੇ ਸਕੂਲਾਂ ਨੇ ਸਾਰੇ ਬੱਚਿਆਂ ਲਈ ਆਨਲਾਈਨ ਅਤੇ ਦੂਰੋਂ ਪੜ੍ਹਾਈ ਕਰਨ ਦੇ ਢੰਗ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਇਸ ਨੂੰ ਲਾਗੂ ਕਰਨ ਅਤੇ ਮਹਾਂਮਾਰੀ ਨਾਲ ਨਿਪਟਣ ਵਿੱਚ ਮਦਦ ਕਰਨ ਲਈ ਅਸੀਂ ਆਪਣੇ ਸਾਰੇ ਸਟਾਫ਼, ਟੀਚਰਾਂ ਅਤੇ ਪ੍ਰਬੰਧਕਾਂ ਦਾ ਉਨ੍ਹਾਂ ਦੇ ਸਮਰਪਣ ਅਤੇ ਸਹਾਇਤਾ ਲਈ ਧੰਨਵਾਦ ਕਰਦੇ ਹਾਂ।

#1 ਕੰਮ ਕੋਵਿਡ-19 ਨੂੰ ਫੈਲਣ ਤੋਂ ਰੋਕਣਾ ਹੈ ਤਾਂ ਕਿ ਅਸੀਂ ਸਾਰੇ ਨਵੇਂ ਨਾਰਮਲ ਵਿੱਚ ਵਾਪਸ ਆ ਸਕੀਏ। ਅਸੀਂ ਇਹ ਇਕ ਸਮੇਂ ਇਕ ਦਿਨ 'ਤੇ ਧਿਆਨ ਦੇ ਕੇ ਕਰ ਰਹੇ ਹਾਂ ਅਤੇ ਅਸੀਂ ਕਾਮਯਾਬ ਹੋ ਰਹੇ ਹਾਂ। ਲੌਗ ਵੀਕਇੰਡ ਤੋਂ ਬਾਅਦ, ਵਾਇਰਸ ਵਿਰੁੱਧ ਸਾਡੀ ਕਾਮਯਾਬੀ ਦੇ ਪ੍ਰਦਰਸ਼ਨ ਵੱਜੋਂ, ਕਈ ਬੰਦਸ਼ਾਂ ਖਤਮ ਕਰ ਦਿੱਤੀਆਂ ਜਾਣਗੀਆਂ। ਕਲਾਸਾਂ ਵਿੱਚ ਪੜ੍ਹਾਈ ਨੂੰ ਬੰਦ ਕਰਨਾ, ਸਾਡੇ ਸੂਬੇ ਦੀ ਸਿਹਤ ਯੋਜਨਾ ਅਤੇ ਇਸ ਦੀ ਕਾਮਯਾਬੀ ਦਾ ਇਕ ਵੱਡਾ ਹਿੱਸਾ ਸੀ। ਹੁਣ ਸਾਨੂੰ ਆਪਣੇ ਸਕੂਲਾਂ ਲਈ ਨਵੇਂ ਪੜ੍ਹਾਅ ਦੀ ਤਿਆਰੀ ਕਰਨ ਦੀ ਲੋੜ ਹੈ। ਸਾਡੇ ਕੋਲ ਨਵੇਂ ਨਿਯਮ, ਨਵੀਂ ਜਾਣਕਾਰੀ ਅਤੇ ਸਮੇਂ ਦੀ ਨਵੀਂ ਤਰਤੀਬ (ਟਾਈਮਲਾਈਨ) ਹੈ। ਸਾਡੇ ਜ਼ਿਲ੍ਹੇ ਵਿੱਚ ਅਸਚਰਜ਼ ਲੋਕਾਂ ਦੀ ਭਰਮਾਰ ਹੈ ਅਤੇ ਹੁਣ ਅਸੀਂ ਇਸ ਨਵੀਂ ਅੜਾਉਣੀ ਨੂੰ ਸੁਲਝਾਵਾਂਗੇ, ਇਕ ਸਮੇਂ ਇਕ ਚੀਜ਼ ਕਰਦੇ ਹੋਏ, ਹੌਲੀ ਹੌਲੀ ਅਤੇ ਟਿੱਕ ਕੇ, ਤਾਂ ਕਿ 1 ਜੂਨ ਨੂੰ ਤੁਸੀਂ ਉਹ ਫੈਸਲਾ ਕਰ ਸਕੋ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਹੋਵੇ।